EASING LIMITED

Regd. & Corp. Office: 923, G.T. Road, Jalandhar (Pb.) INDIA

Ph.: 0181-4639903-06

email: phf leasingltd@yahoo.co.in Website: www.phfleasing.com CIN No.: L65110PB1992PLC012488



Date: September 05, 2020

To, **Head-Listing & Compliance** Metropolitan Stock Exchange of India Ltd (MSEI) Vibgyor Towers, 4th floor, Plot No C 62, G-Block, Opp. Trident Hotel Bandra Kurla Complex, Bandra (E), Mumbai - 400 098

Sub: Intimation regarding dispatch of Notice of AGM in newspapers

Ref:Pursuant to Regulation 47, of the SEBI (Listing Obligations and Disclosure Requirements) Regulations, 2015

Dear Sir,

Pursuant to the provisions of Regulation 47(1)(d) of the SEBI LODR Regulations, 2015, please find enclosed herewith the copy of the dispatched notice of the 28th Annual General Meeting of the company PHF Leasing Limited as published in the following newspapers:

- Economic Times (English newspaper)
- 2. Nawa Zamana (Punjabi newspaper)

Kindly take the same on your record.

FOR PHF LEASING LIMITED

Shiv ByalChugh **Managing Director**

DIN: 00993747

small shops,

ish Tiwary

wary will take on a bigommerce firm amid a incumbent Gopal Piltint in the country re-

er-facing businesses, .. "Gopal Pillai, viceto India from Seattfanish Tiwary viceake over Gopal's ren said.

ller initiatives are a ndia... and expands a person aware of teran at Hindustan , after Kumar deciadquarters.

t Control

ssion paper on ture (DEPA) on uals get control red while ensuring

amanagement sharing, it said. ndiaistakinga s with control an evolvable in for secure data

at a well-design context would o grant users protocol to share **Empowerment**

t wrote that in an dlines worldvacy, and unaut-

ts the traditional ertise and sell power a billion DEPA also preata, Kant said. post-Covid-19

olication Proamework would tities.

tween data anager, it added.

ABRIDGED NIT CORRIGENDUM

(1) E-NIT No. : KMC/C-ICMP(S)/09/A354/2020-2021 (2) E-NIT No. : KMC/C-ICMP(S)/08/A353/2020-2021 (3) E-NIT No. : KMC/C-ICMP(S)/07/A352/2020-2021 published in this Newspaper on 14.08.2020 (Key No. 190/20-21). Last date of submission of bid will be read as 21,09.2020 at 2.00 p.m for SI. No. 1 to 3 instead of 05.09.2020 at 2.00 p.m. & the tenders will be opened on 23.09.2020 at 2.00 p.m. instead of 07.09.2020 at 2.00 p.m. Other terms and conditions remain same (239/20-21)

NOTICE OF ANNUAL GENERAL MEETING Notice is hereby given that the 28th Annual General Meeting (AGM) of the Company is scheduled to be held on Monday. September 28, 2020 at 3,00P M. IST through video conference (VC)/ Other Audio Visual Means (OAVM) pursuant to the General Circular numbers 20/2020, 14/2020, 17/2020 and all other applicable laws and circulars issued by the Ministry of Corporate Affairs (MCA), Government of India (collectively referred as "circulars") to transact the ordinary business and unavoidable special business set forth in the Notice of the AGM dated September 04, 2020. The Company has appointed Mr. Anuj Makol (M No.: F10653), Practicing Company Secretary and in his absence Ms. Harshita Aggarwal (M No. A55717), Company Secretary, as the Scrutinizer for conducting the e-voting process in accordance with the law in a fair and transparent manner. In compliance with the above said circulars, AGM Notice along with the Annual Report for the Financial year 2019-20, have been sent via email to those Shareholders who have registered their email IDs with Company/ Depository Participant/Registrar on or before Friday, September 04, 2020. AGM Notice is also available at Company's website at www.phfleasing.comand on the website of NSDL Le. www.evoting.nsdi.com. Notice of AGM can also be accessed through the website of the Stock Exchange Metropolitan Stock Exchange of India Limited. Further, Shareholders holding shares in dematerialized mode, are requested to register their email addresses and mobile numbers with their relevant depositories through their depositary participants. However, for temporary registration for the purpose of obtaining this notice, shareholders may register their email IDs with the Company. Shareholders holding shares in physical mode are requested to register their email IDs with the Company and for registering please write to Ms. Gurvinder Kaur at the email 1D phf_leasing/td@yahoo.co.in by quoting your Folio No./DP/Client ID. Certificate No., PAN, Mobile No., Email-Id along with a self-attested copy of your PAN Card / Aadhar / Valid Passport and Share Certificate etc. The Company is also providing facility to the shareholders to cast their vote remotely on the business as set

1. A person, whose name is recorded in the register of members or in the register of beneficial owners maintained by the depositories as on the cut-off date i.e. Friday. September 18, 2020, only shall be entitled to avail the facility of remote e-Voting

forth in the Notice of the AGM through electronic voting system. The manner of e-

voting is defined as below.

Place: Jalandhar

2. The e-voting period commences on Friday, September 25, 2020 (9:00 a.m. IST) and ends on Sunday, September 27, 2020 (5:00 p.m. IST). The e-voting module shall be disabled by NSDL for voting thereafter. Once the vote on a resolution in cast by the Member, heishe shall not be allowed to change it subsequently or cast the vote again.

3. Any person, who acquires shares of the Company and becomes a Member of the Company after dispatch of the Notice and holding shares as of the cut-off date, may obtain the login ID and password by sending a request at evoting/(thred) on in However, if he she is already registered with NSDL for remote e-voting then he she can use his her existing User ID and password for casting the vote.

4. The procedure for e-Voting on the day of the AGM is same as the instructions mentioned for Remote e-voting in the notice.

5. Only those shareholders, who are present in the AGM through VC/QAVM facility and have not casted their vote on the Resolutions through remote a-Voting and are otherwise not barred from doing so, shall be eligible to vote through a-Voting system available during the AGM.

Shareholders who have voted through Remote e-Voting will be eligible to attend the AGM. However, they will not be eligible to vote at the AGM. For detailed instructions relating to attending the meeting through VC or OVAM.

please refer to the Notice. In case of any queries, you may refer the Frequently Asked Questions (FAQs) for Shareholders and e-voting user manual for Shareholders available at the dewnload section of www.evoting.risdi.com or call on toll free no.: 1800-222-990 or send a

request at evoting ginsdi.co.im For PHF Leasing Limited Sd/- Shiv Dyal Chugh Managing Director Date: September 04, 2020 DIN: 00993747

Tend Seal Manu of dif Detai the A http:/ seale 2020

Pr Regd, Office

Septe

through

at 11

Email ld: c

Notice is Compan Office all Nagar, N and Spec Notice o electroni Compan Company on web WWW.BVO been cor

physical dispense Notice is books of Septemb for the pu Member

as on the as set ou National venue of paper All I) The cut or at the A

of the Co the Notice obtain th @gnbove Services

registered password ii) The ren a.m. & en

module si resolution change it: made ava

remote eentitled to iii) In case company's Pallavi Mh

or write t Compound notice is al

Place: Moha Date: 04.09.

ਮੁਲਾਜ਼ਮਾਂ ਨੇ ਨਵੀਂ ਪੈਨਸ਼ਨ ਸਕੀਮ ਦੀਆਂ ਸਾੜੀਆਂ ਕਾਪੀਆਂ

ਨੰਜ਼ਨਲ ਪੈਨਸ਼ਨ ਸਕੀਮ ਇਪਲਾਈ। ভূমীখন ভূমীখন ਦ যুক্ত 'ৱ ਬਾਰੀਵਾਲ ਵਿਖੇ ਜਾਸਦ ਪਾ ਦੇ ਅਤੇ डब्टी पेशवार

लाम सरकार वेसे ਕਰਾ ਕਰਾਬ ਸਰਕਾਰ ਵੱਲ ਪੁਰਾਵੀ ਪੈਨਸਨ ਬਹਾਲ ਕਰਨ ਲਈ ਛਟਾਈ ਗਈ ਗਮੇਟੀ ਦੀ ਸੰਜ ਤੱਕ ਕੋਈ ਵੀ ਮੀਟਿੰਗ ਨਾ ਹੋਣ ਕਾਰਨ ਮੁਲਾਜ਼ਮਾਂ ਵਿੱਚ ਭਾਈ ਰੋਸ਼ ਪਾਣਿਆ ਜਾ ਪਿਹਾ ਹੈ।

ਬੰਡੀਗਰ (ਨਵਾਂ ਕਰਾਨਾ ਸਰਵਿਸ਼) ਸੀਡਵੈਂਟਿੰਗ ਵਿੱਚ 4.3 ਮਿਲੀਅਨ ਡਾਲਹ ਵਿਅੱਧ 4.3 ਵਿਚ ਸਵਲ 'ਡ ਟੂਰੈਟੋਨ' ਇੱਕ ਸੋਲੀਬ੍ਰਿਟੀ-ਵੋਨਾ ਸ਼ਟਾਰਟਸੀਪ ਨੇ ਜਾਪਣੇ ਪਹਿਲੇ ਦਾਉਣ ਲਈ ਸੁਪਸ਼ਸਟਾਰ ਤੁਣਾਬੈਰ ਸਿੰਘ, ਜਰੀਨਾ ਸੁਪਤ, ਵਿਧਿਸ਼ ਦੇਸ਼ਨ ਅਤੇ ਟਾਈਡ ਸ਼ਤਾਰ ਸਨ ਵਿਚਲ ਸਾਵੇਧਾਈ ਕਰਨ ਸ਼ਤਾਰਤ ਜਿਲੀ ਸ਼ਤਾਰੀ ਸਿੰਘ ਸ਼ਤੀਨਾ ਸੁਪਤ, ਵਿਧਿਸ਼ ਸੰਗਲ ਅਤੇ ਟਾਈਡ ਸ਼ਤਾਰ ਨਨ ਵਿਚਲ ਸਾਵੇਧਾਈ ਕਰਨ ਸ਼ਤਾਰਤ ਸਿੰਘ ਸ਼ਤਾਰੀ ਸਿੰਘਲ ਸ਼ਤਾਰੀ ਸ਼ਤਾਰਤ ਸ਼ਤਾਰਤ ਸਿੰਘਲ ਸ਼ਤਾਰੀ ਸਿੰਘਲ ਜੋ ਵਿੱਚ ਸ਼ਤਾਰਤ ਸਿੰਘਲ ਸੰਗੰਗ ਸਿੰਘਲ ਜੋ ਵਿੱਚ

ਦੀ ਘੋਸ਼ਣਾ ਕੀਤੀ ਹੈ।ਹਾਲ ਹੀ ਵਿੱਚ ਇਸ ਪਲੇਟਵਾਰਮ ਦੇ ਲਾਚ ਹੋਟ ਕੰਮੋ ਇਸ ਦੇ ਸਹਿ ਸਿਸਵਾਪਕ ਅਤੇ

ਦੀ ਸੀ ਹੈ ' ਪ੍ਰੀ ਨਿਮਿਕਾ ਗੋਬਿਲ ਨੇ ਕਿਹਾ ਕਿ ਮੈਂ ਵਿਕਾਨ ਕੋਰਲੀ ਦਾ

ਕਾਨ ਸਮ ਵਿਚ ਅਸੀਂ ਪ੍ਰਸ਼ੁਸ਼ ਸਾਹੂ ਅਜਿਹਾ ਸ਼ਹਾਰਜ਼ ਨੂੰ ਆਪਣ ਨਾਲ ਜ਼ਕਾਰੀ, ਜਿਲ੍ਹਾਂ ਨੂੰ ਦੇਸ਼ ਕਰ ਦੇ ਲੰਪਾਂ ਲੈਕ ਬੜ੍ਹਕ ਪਹਿਰ ਕਰਦੇ ਹਨ। ਨਰੂੰਨਿ ਪਲਿਵਵਾਰਮ ਦੇ ਜ਼ਕੀਏ ਪ੍ਰਸ਼ੀਜ਼ ਜ਼ਿਲ੍ਹ ਦੀ ਜ਼ਕਾਰ ਦੀ ਜ਼ਕਾਰ ਕਿ ਆਪਣੇ ਦਿਆਵੇਂ ਸ਼ੁਲ੍ਭ ਸ਼ਾਲੂਆਂ ਨਾਲ ਦਲਨ ਦਲਨ ਜ਼ਕਾਰਜ਼ ਜ਼ਕਾਰਜ਼ ਸ਼ਨ੍ਹਾਂ ਨੂੰ ਨੇ ਉਪਭੋਗਤਾਵਾਂ ਨੂੰ ਜ਼ਬ੍ਰਿਤ ਗ਼ਲਤੀਆਂ ਦੇ ਜੀਵਨ ਨਾਲ ਜ਼ਬ੍ਰਿਤ ਜ਼ਿਲ੍ਹ ਜ਼ਬ੍ਰਿਤ ਜ਼ਬ੍ਰਿਤ ਜ਼ਬ੍ਰਿਤ ਜ਼ਬ੍ਰਿਤ ਜ਼ਬ੍ਰਿਤ ਜ਼ਬ੍ਰਿਤ ਜ਼ਬ੍ਰਤ ਜ਼ਬ੍ਰਿਤ

ਸਬੰਧਤ ਇੱਕ ਸਥਾਰਣ ਕਵਿਚ ਪੋਕਟਾ ਹੁੰਦਾ ਹੈ, ਫੋਰ ਅਤੇ ਲੀਕੀ ਵਿਜੇਤਾ ਨੂੰ ਉਨ੍ਹਾਂ ਸਿਤਾਰਿਆਂ ਤੋਂ ਇੱਕ ਨਿੱਜੀ ਸਦੇਜ਼ ਪ੍ਰਾਪਤ ਹੋਦਾ ਹੈ।

ਤਰਨ ਤਾਰਨ 'ਚ ਲੋਕ ਇਨਸਾਵ

ਪਾਰਟੀ ਨੂੰ ਮਿਲਿਆ ਭਾਗੇ ਬਲ

ਵਾਲਜਾਂ ਬਾਹਮਿਕ ਵਿੱਗ ਪੰਜਾਬ, ਪੁਸ਼ਾਮ ਸਿਰਮ ਮਾਹਸ ਜਨਤ ਸਕਤੀ ਹਨ ਵਾਲ਼ ਜਾਂਝਾ ਜੋਠ ਦੀ ਅਰਵਾਦਾ ਹੈ ਹਨ ਵਾਲ਼ ਨੇ 16 ਵਿੱਚ ਜੁਰਮਾਦਾ ਸਿੰਘ ਦੇ ਗੁੱਧਿ ਰਿਥੇ ਉਨ੍ਹਾਂ ਦੇ ਜਨਝ ਨਰਵਾਜ਼ ਸਿੰਘ, ਪੁਸ਼ਟ ਸਿੰਘ, ਪਰਜਿਦਰ ਸਿੰਘ, ਸਫਤਨ ਸਿੰਘ, ਜਰਤੀਜ਼ ਸਿੰਘ, ਸ਼ਰਤੀਵਾਰ ਸਿੰਘ, ਜਰਤੀਜ਼ ਸਿੰਘ, ਸਰਤਾਵਾਂ ਸਿੰਘ, ਜਰਤੀਜ਼ ਸਿੰਘ, ਸਰਤਾਵਾਂ ਸਿੰਘ, ਜਰਤਜ਼ਿਤ ਸਿੰਘ, ਸਰਤਾਵਾਂ ਸਿੰਘ, ਜਰਤਜ਼ਿਤ ਸਿੰਘ, ਸਰਤਾਵਾਂ ਸਿੰਘ, ਜਰਤਜ਼ਿਤ ਸਿੰਘ, ਸਰਤਾਵਾਂ ਸਿੰਘ, ਜਰਤਜ਼ਿਤ ਸਿੰਘ, ਸਰਤਾਵਾਂ ਸਾਂਦੇ ਨੇ ਜੋਸ਼ ਸਿੰਘਜ਼ਾਤ ਸਰਤਾਨ ਸ਼ਾਂਦੇ ਨੇ ਜੋਸ਼ ਸਿੰਘਜ਼ਾਤ ਸਰਤਾਨ ਸਿੰਘਜ਼ਾਤ ਸਿੰਘਜ਼ਾਤ ਸਿੰਘਜ਼ਾਤ ਸਿੰਘਜ਼ਾਤ ਸਰਤਾਨ ਸਿੰਘਜ਼ਾਤ ਸਿੰਘਜ਼ਾਤ

ਤਰਨ ਰਾਹਨ ਵਿੱਚ ਪਾਰਟੀ ਨੂੰ ਬਲ ਵਿਰੋਗਾ ਇਸ ਮੰਕੇ ਸ਼ੁਗਰਾਜ ਸਿੰਘ ਨੂੰ ਬਾਰਫ਼ ਰੇਬਰ 10 ਦਾ ਦੁਸਾਨ ਨਿਰੂਕਰ ਕੀਤਾ ਸਿਆਇਸ ਮੰਕ ਲਗਾ ਕਿ ਜ਼ਰਦ ਦਿਹਾਲਾ ਆਵਾ ਜਨ, ਜਰਮੀਰ ਸਿੰਘ ਦਾਲਾ ਮੁਸਾਨ ਦੁਸਾਨ ਚਾਰਦਿਆਂ ਵਿੱਚ ਮੁਕਾਸ ਨਿਰੂਕ ਮੁਸ਼ਾਨ ਜਨਦੁਸ਼ ਸਰੰਗਰ ਮੁਕਾਸ ਨਿਰੂਕ ਮੁਸ਼ਾਨ ਜਨਦੁਸ਼ ਸਰੰਗਰ ਮੁਕਾਸ ਨਿਰੂਕ ਸਰੰਗਰ ਸਿੰਘ, ਸਾਲਾ ਕੋਸ਼ਨ ਸਿੰਘ ਫ਼ੀਨਾ, ਜਰਮੀਰ ਨਿੰਘ ਪੰਰੋਗੇ ਸੀਲਾ, ਨਰਿਵਾਰ ਸਿੰਘ, ਸਾਲਾ ਕੋਸ਼ਨ ਸਿੰਘ ਫ਼ੀਨਾ, ਜਨਦੀਰ ਸਿੰਘ ਸੁਸ਼ਾਨ ਮੁਸਾਰੀ ਸਿੰਘ ਸੁਰਗਾਨਵਿਰ, ਜ਼ਿਲਾਨੀ ਜ਼ਰਮੈਂਕਰ ਸਿੰਘ ਸਿੰਘਾਰ ਕੁਲਕੰਤਰ ਸਿੰਘ ਅਰੋਗਾ ਧਾਜ਼ਦ ਸਨ।

ਟਰੂਫੈਨ ਦੇਵੇਗਾ ਸੈਲੀਬ੍ਰਿਟੀ ਨਾਲ ਗੱਲਬਾਤ

ਕਰਨ ਦਾ ਮੌਕਾ : ਨਿਮਿਸ਼ ਗੋਇਲ



ਆੜੂਆਂ ਨੂੰ ਦੀਆਂ ਕਿ ਵਿਧਾਨ ਸਭਾ ਚਣਾ ਵੇਲੇ ਸ਼ਜ਼ਵਾਰ ਚੋੜੇ ਬਾਅਦਾ ਬੀਤਾ ਜ਼ਿਆ ਸੀ ਜ਼ਿ ਪੁਕਾਣੀ ਪੈਰਲਨ ਬੜਾਦ ਕੀਤੀ ਸ਼ਾਵੇਗੀ, ਪਸ ਸਾਬੇ ਤਿੰਨ ਸਾਲ ਬੀਤ ਜਾਣ ਦੇ ਤਆਦ ਦੀ ਦੋੜ ਬਾਅਦਾ ਅਸੇ ਤੋਕ ਪੁਲਾ ਨਹੀਂ ਅੰਗ ਜ਼ਿਆਦਾ ਸ਼ਾਵੇਗਾਂ ਨੇ ਸ਼ਿੰਦ ਗੰਭਾ ਗਿਆ। ਸਾਵਿਆਂ ਨੇ ਸ਼ਿਲਾ ਨੂੰ ਫਿੜਾਵਨੀ ਦਿੱਤੀ ਨਿ ਜੇਕਰ ਪੁਕਾਣੀ ਪੈਰਲਨ ਸ਼ਜ਼ਦ ਕਰਨ ਨਾ ਗੰਤੀ ਤਾਂ ਰਿਸ ਸਿਘਕਸ਼ ਹੋਰ ਦੇਸ਼

ਕੀਤਾ ਜਾਵੇਗਾ।
ਸਿਸ ਮੇਰੇ ਨੈਸ਼ਨਨ ਸਿੰਘਲਾਈਜ਼ ਸੁਨੀਅਨ ਦੇ ਕਲਾਨ ਆਗੂ ਹਕਨੈਨ ਸਿਘ, ਜ਼ਿਲ੍ਹਾ ਵਿੱਤ ਸਕੇਤਜ਼ ਅਮਨਦੀਪ ਸਿੰਘ, ਸੁਪਦੇਵ ਸਿੰਘ, ਵਿਕਵਾਂਤ ਸਕੇਤਾ, ਤੁਹਿੰਦਰ ਜੁਸੰਦ, ਰਾਣੀ ਕਿਵਨ, ਭਵਾਰਤੀ ਸਬੰਬਦੀ ਬੋਲੇ ਕੀਵਜਿੰਦ ਟੀਸ਼ਜ਼ ਸੁਨੀਅਨ ਦੇ ਪਧਾਨ ਜੁਣਵੀਪ ਮੁਤਿਵਾਨ,

i, Sartypet Singh S/o
Michael Singh & Perhash Kaur
presently RO 140-143, Raja
Gandon Basil Diene Khel.
Jalaschhart/Sepids and previously Ro. MM-218, Mohalla Kanar
Khen, RIVN Chabila, Jalanch
City, do here solverely affirm that
I was using Sartipt Singh &
Sartipet Singh, both for my
laws and signatures. But dow!
have pairacted only Sartipet
Singh with my sunraine Dhanija.
So all tonocemad, reliatives and
friends my also please
Rollo.
Somm
I, Goblinder Kaur Dimmyja.



वातान विक्रिया अधिकारण, कारण अब्देशका (मुफ्लिकारण) संहें विक्र से ब्रमुत दिन याँ अपेटे से क्रेन से स्वयंत्रण सो क्रेमी केली 14-19-2020 हे ब्रमुत विच सक्कानों ता बतो है। संचयान वेज à uộc ở khi lev ma fie:

ਦੇਸ਼ ਕਿਚ ਜਤੇਗਾਂ ਲੋਕ ਅਜਿਹੇ ਹਨ, ਜੋ ਹਰ ਖੇਤਰ ਦੀਆਂ ਮਲਹੂਰ ਰਸਤੀਆਂ ਦੇ ਬਹੁਤ ਵਾਡੇ ਪ੍ਰਸ਼ੇਸ਼ਨ ਹੁੰਦੇ ਹਨ ਅਤੇ ਉਹ ਉਹਨਾਂ ਨੂੰ ਆਪਣਾ ਆਦਰਸ਼ ਨਿਨਦੇ ਹਨ, ਪਰ 99.0 ਵੀਸਦੀ ਵਾਵ ਇਹ ਹਿਆਰ ਇਕ ਰਚਣਾ ਦੀ ਰਹਿ ਜਾਂਦਾ ਹੈ।

ਕਰਾ ਹੈ। ਜੋ ਦੁਸ਼ਤ ਕਰਕੀ ਦਾ ਕਰਾ ਕਿ ਜੋ ਕਿਹਾਣ ਕਰਕੀ ਦਾ ਬਰਕ ਵੱਡਾ ਪ੍ਰਯੋਗ ਦਾ ਅਤੇ ਉਸ ਨੂੰ ਨਿਆਣ ਦਾ ਮੇਕਾ ਪਾਉਣ ਲਈ ਸੀ ਵਿੱਚ ਵਿਆਹ ਵਿਚ ਲੋਕਲੰਗ ਪੁਸ਼ ਦੀ ਫ਼ਿਆ ਸੀ।ਪੱਛੇ ਲਈ ਇਕ ਇੱਕ ਬਾਰਹਾ ਸਿੰਘ ਸੀ, ਪਰ ਜੋ ਸਮਝਦਾ ਦਾ ਕਿ ਹਰ ਜਿਲੇ ਲਈ ਅਜਿਹਾ ਕਰਨਾ ਜਿਵਦ ਨਹੀਂ ਹੋ ਸਰਦਾਦਰ ਨੂੰ ਨੇ ਨਾਲ ਅਗੀਂ ਅਜਿਹੇ ਲੰਘਾਂ ਪ੍ਰਸ਼ੇਸ਼ਕਾਂ ਨੂੰ ਉਨ੍ਹਾਂ ਦੇ ਮਨਪਸੰਦ ਸਟਾਚਰ ਨਾਲ ਬਿਹਰਤੀਆਂ ਲੱਖਾਂ ਪ੍ਰਸ਼ੇਸ਼ਕਾਂ ਨੂੰ ਉਨ੍ਹਾਂ ਦੇ ਮਨਪਸੰਦ ਸਟਾਚਰ ਨਾਲ ਬਿਹਰਤੀਆਂ ਲੱਖਾਂ ਹਵਾਵਾਂ ਬੋਧ ਨਾਲ ਸੁਫਨ ਵਿੱਚ ਸਹਾਇਰਾ ਕਰਨਾ ਚਾਹੁੰਦ ਦੀਸਾਨੂੰ ਹਵਾਵੇਰ ਸਿੰਘ, ਕਰੋਨਾ ਕਪੂਰ, ਫਿਤਿਕ ਵੇਜ਼ਾਂ, ਟਾਈਹਰ ਸ਼ਬਾਦ ਵਰਗੇ ਸ਼ਹਰ ਸਟਾਰ ਨਾਲ ਸਾਵਿਦਾ ਵਰਗੇ ਸ਼ਹਰ ਸਟਾਰ ਨਾਲ ਸਾਵਿਦਾ ਵਰਗੇ ਸ਼ਹਰ ਸਟਾਰ ਨਾਲ ਸਾਵਿਦਾ ਕਾਲ ਸਮੇਂ ਵਿਚਾ ਅਸੀਂ ਸ਼ਹੂਰ ਸਾਹ ਅਤੇ ਸਮੇਂ ਵਿਚਾ ਸਮੀਂ

ਸਾਲਾਨਾ ਜਨਰਨ ਮੀਟਿੰਗ ਦਾ ਨੋਟਿਸ

सम्पारण महत्वास भीटिया हम तिहास भीटिया हम तिहास व्यक्तित भागी तिहास, तथा प्रांत्य कर्ण भी स्थास प्रात्तुम्ब हैं। (4/2021 11/2020, 13/2021, भी का मात्रु दिखिलां भी स्वातुम क्षात्रुपत क्षेत्र में "सम्बन्ध"। है तिहास के तिहास मात्रुपत मात्रुपत क्षात्र में विश्व में भी मात्रुपत क्षात्र मात्रुपत भी कर्ण समान्य तिहास होती क्षेत्र में भी में में में हैं किए पत्रुपत कर कथा क्षात्र मात्रुपत क्षेत्र में क्षात्र मात्रुपत क्षात्र में मात्रुपत क्षात्र क्षात्र में मात्रुपत क्षात्र क्षात्र में मात्रुपत क्षात्र में मात्रुपत क्षात्र में मात्रुपत क्षात्र क्षात्र में मात्रुपत क्षात्र में मात्रुपत क्षात्र क्षात्र में मात्रुपत क्षात्र क्षात्र क्षात्र क्षात्र में मात्रुपत क्षात्र क्षात्र क्षात्र में मात्रुपत क्षात्र क्षात्र में मात्रुपत क्षात्र में मात्रुपत क्षात्र में मात्रुपत क्षात्र क्षात्र में मात्रुपत क्षात्र मात्रुपत क्षात्र में मात्रुपत क्षात्र मात्रुपत क्षात्र में मात्रुपत क्षात्र में मात्रुपत क्षात्र में मात्रुपत क्षात्र में मात्रुपत क्षात्र मात्रुपत क्षात्र में मात्रुपत क्षात्र मात्रुपत क्षात्र में मात्रुपत क्षात्र मात्रुपत क्षात्र में मात्रुपत क्षात्र मात्र मात्रुपत क्षात्र मात्रु

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲੜਾਂਗੇ ਆਰ-ਪਾਰ ਦੀ ਲੜਾਈ : ਸੰਜੀਵ ਸ਼ਰਮਾ, ਮੈਹਣੀਆਂ

ਮਜ਼ਹੇਨਾ, ਮਿਲਮੋਸ਼ਨ ਸਿੰਘ ਖਿਲੀ ।
ਜੀ ਪੀ ਅੰਤ ਕਰਮਵਾੜੀ ਚੁਨਮੈਅਨ ਪੰਜਾਬ ਅਤੇ ਮੁਕਾਈ ਦਿਨਸ਼ਨ ਸਕੀਮਨ ਬਹਾਰੀ ਜਿਗੜ ਕਮੇਨੀ ਦੇਨ ਸਕੰਬਦੀਆਂ, ਜੋ 2004 ਤੋਂ ਬਾਅਦ ਭਰਗੇ ਹੋਏ ਮੁਲਾਸ਼ਕਦਾ ਕਾਰੇ ਆਪਣੇ ਭਰਗੇ ਹੋਏ ਮੁਲਾਸ਼ਕਦਾ ਕਾਰੇ ਆਪਣੇ ਭਰਤੀ ਦੇ ਸ਼ਹਿਤ ਦਾ ਜ਼ਹੂਰ ਦੀ ਕਰਾਨੀ ਭਰਤੀ ਦੇ ਸ਼ਹਿਤ ਦਾ ਹਾਂ ਤੋਂ ਹਨ, ਦੇ ਸ਼ੁਕਾਈ ਆਹੂਆਂ ਲਖ਼ਮੀਤ ਰਿਸ਼, ਸੁੱਕਾ ਪ੍ਰਧਾਨ, ਜਮਣਦਿੰਦ ਸ਼ਰਮਕਾਤਾ ਲੁਥਾ ਪ੍ਰਧਾਨ, ਜਮਣਦਿੰਦ

किसी भीडिल सबसे ऐसे श्रुप

ਜ਼ਿਲ੍ਹਾ ਪ੍ਰਧਾਨ ਸਜੀਵ ਰੁਪਾਰ ਬਣਮਾ, ਜਿਲ੍ਹਾ ਜਨਰਲ ਸਫ਼ੀਰਸ਼ ਪਰਮਦੀਪ ਮੋਹਣੀਆਂ, ਸੁਧੀਰ ਚੋੜ ਸੁਧਾ ਸ਼ੀਨੀਅਰ ਮੀਤ ਪ੍ਰਧਾਨ ਸੀ ਘੀ ਐਫ਼ ਕੁਨੀਅਨ, ਹਰਜਿਦਰਪਾਨ ਸਿਘ ਪੁਰ੍ਹੇ ਸੁਝਾ ਪ੍ਰਧਾਨ ਦੀ ਦੀ ਦੂ ਪੰਜਾਬ, ਰੁਬਾਸ਼ ਦੇਵਲ ਸਦੇਰਿਤਿਨ ਦੇਅਰਮੈਨ ਨਹਿਰੀ ਪਟਵਾਵ ਯੂਨੀਅਨ ਪੰਜਾਬ,

ਸੰਜੀਕ ਬਾਲੀਆਂ ਵੀ ਐਂਡ ਫੱਟ ਪਿਤਾਬ, ਗੁਰਦੇਸ਼ ਇੱਕ ਸੋਸ਼ੇ ਜਨਨਲ ਸ਼ਯੋਤਰ ਕੀਸਾ, ਕਿਰਪਾਣ ਇੱਕ ਪਿਤੂ ਸੂਝਾ ਸੀਨੀਅਰ ਮੀਤ ਪ੍ਰਧਾਨ ਨਹਿੰਦੀ ਪਟਵਾਤ ਪੁਨੀਅਨ ਨੇ ਜਰਕਾਰੀ ਸੀਨੀਅਰ ਸੰਗਤਰੀ ਸਰੂਨ ਰਾਮ ਬਾੜ ਕਰਿਆਰ ਇਕ ਤੁਸੀਂਸ਼ਕਰਨ ਵਿੱਚ ਪੰਤਾਰ ਯੂਨੀਅਨ ਨੇ ਜਰਕਾਰੀ ਜੰਨੀਅਜ਼ ਮਿੰਡਰੰਡ ਸਕੁਲ ਸਾਰ ਵਾਲ ਸੰਨਿਆਸ ਵਿਗਲ ਸਕੁਲ ਸਾਰ ਵਾਲ ਸੰਨਿਆਸ ਦਿਲ੍ਹਾਂ ਜਾਣਦੇ ਦੇ ਸ਼੍ਰੋ ਨੰਟ ਜਾਰੀ ਕਰਦਿਆਂ ਦੱਸਿਆ ਜ਼ਿਆ ਕਿ ਲੋਨ ਪੀ ਐਂਡ ਦੇ ਹੁ ਜ਼ੁਕਦੇ ਦੇ ਲੋਨ ਪੀ ਐਂਡ ਦੇ ਹੁ ਜ਼ੁਕਦੇ ਦੇ ਲੋਨ ਪੀ ਐਂਡ ਦੇ ਹੁੰਦੇ ਸ਼ੁਰੂ ਦੇ ਅਤੇ ਸ਼ੁਰੂ ਸ਼ੁਰੂ ਸ਼ੁਰੂ ਸ਼ੁਰੂ ਸ਼ੁਰੂ ਦੇ ਅਤੇ ਸ਼ੁਰੂ ਸ਼

ਯੂਨੀਅਨ, ਪੂਰਾਣੀ ਪੈਨਜ਼ਨ ਬਹਾਲੀ ਸੰਘਰਸ ਗਮਟੀ, ਪੰਜੀਸਮੀਮਐਸਪੂ, ਨਹਿਰੀ ਪਟਵਾਰ ਯੂਨੀਅਨ ਦੀ ਦਰਜਾ ਕ ਕਰਮਬਾਰੀ ਯੂਨੀਅਨ, ਜੀ

ਬਟਾਲਾ ਪਲਸ ਵੱਲੋਂ 'ਕੈਸੋ तात किए तहात है कार है सार्थ के पूर्ण है। तहिये किए हो किए वह के कार है कार के कार है। कार के कार है कार है। कार है कार है कार है। कार है कार

वेदखली सूचना

It suffresses that evid were with the rater 2d, were broader, which will be rater 2d, were broader, which feet five good and the rate of t

Change of Name

Lata.

I Gunnder Kaur Wo Gurder
Singh Rio VPO Kather, Diett.
Jalandhar Informs that my son is

ਓਪੇਸ਼ਨ' ਦੌਰਾਨ ਨਜਾਇਜ਼ ਸ਼ਰਾਬ ਦੇ ਜਖੀਰੇ ਬਾਮਦ

ਬਾਦੀਆਂ, (ਮਨਜੀਪ ਵਿੱਗੀ)-ਕੀ ਜੀ ਪੀ ਪੰਜਾਬ ਅਤੇ ਖਾਈ ਜੀ ਪੀ ਬਾਰਕਰ ਵੱਜ ਅਨੈਤੂਜਰ ਦੀਖਾਂ

ਅਤਿਵਾਸਕ ਦਰੇਵਾਂ ਹਦਾਵਿਦਤਾਂ ਦੇ ਖ਼ਤਲਾਂ ਦਿਲ੍ਹਾ ਸਵਾਲਾਂ ਵਿੱਚ ਨਜ਼ਾਦਿਸ਼ ਸ਼ਬਾਬ ਅਤੇ ਹੋਏ ਨਸ਼ੰਬਾਵਾਂ ਦਾ ਦੇਵਾ ਸ਼ਹੂਰ ਦਾਵਿਆਂ ਵਿਨ੍ਹਾਂ ਦਲਾਏ ਕਲੇ ਹੋਏ। ਹਾਟਕਸ ਅੰਡ ਸਵਾਰ ਓਪਰੇਸ਼ਨ। ਤਹਿਤ ਸ਼ਾਵਾਲ ਜ਼ਿਲ੍ਹਾਂ ਦੇ ਦੋਸ਼-ਦੇਰ ਬਾਰਿਆ ਵਿੱਚ 13 ਸੁਕੱਸ਼ਦੇ ਦਦਸ਼ ਕਰਕੇ 500 ਸੀਟਰ ਨਸ਼ਾਵਿਸ਼ ਸਵਾਲਾਂ 17 ਗਲੈਂਦ ਸਮੇਤ ਹਰ।ਏਜ਼ ਸਿੱਲੇ ਲਾਜ਼ਸ਼ਵ, 17 ਗਲੈਂਦ ਸਮੇਤ ਰਗਲੈਂਦਸ਼ ਸਵਾਲਾਂ 17 ਗਲੈਂਦ ਸਮੇਤ पार्टिक्स में है की लेक भी करने महरकर में मार्टिक मिंग, में किया में कर कुमेंकर, में मिंग मार्टिक कुमेंकर, में मिंग मार्टिक कुमेंकर, में मिंग भवाबर मिंग में मार्टिक ਸਵਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਅਤੇ ਉਨ੍ਹਾਂ ਦੇ ਟਿਕਾਣਿਆ ਦੀ ਸਵਾਬ ਕਰਵਾਈ ਗਈ ਹੈ, ਜਿਸ ਦੌਰਾਨ 308 ਲੀਟਰ ਨਜਾਇਜ਼ 17 ਲੜੇਵਾਂ ਸਮੇਜ਼ਾ 3015 ਵਿੱਚ 17 ਰਵਜਾ ਸਮਝ 7013 ਬਰਜ ਨਾਹਰ, 21 ਸੀਟਰ ਲੋਕਾ ਸ਼ਰਾਬ, 03 ਬਾਲੂ ਬੰਨੀਆ, 01 ਨਗਰਾ ਅਤੇ 02 ਮੋਟਰਸਾਈਕਨ ਸ਼ਾਮਦ ਹੋਣ 'ਤੇ ਵੱਖ-ਦੱਖ ਸਾਣਿਆ ਵਿੱਚ ਮੁਸ਼ੰਦਮੇ ਦਰਜ ਰੀਜਨਣ ਕੀਤੇ ਗਏ ਹਨ।

ਮਿਲੀ ਡੀ ਸੀ ਜੀ ਆਈ ਦੀ ਮਨਜੂਰੀ

ਸ਼ਗਦਮ) ਜੀਨਕਲ ਨੇਸਲ ਦੀਸ਼ਤ ਕੰਪਨੀ ਕੈਸਟ ਨੇ ਸਮੇਂਦ ਗੋਸ਼ਣ ਕੀਤੀ ਕਿ ਉਸ ਨੂੰ ਆਪਣੇ ਜ਼ਿਵਾਪਸ਼ਾਮਿਨ, ਨਿਹ ਵਿੱਚ ਜਿੱਥ ਵਾਰ ਵਾਲ਼-ਸ਼ਹ ਲਈ ਜਿੱਤ ਵਾਰ ਵਾਲ਼-ਸ਼ਹ ਸਨਤਰੀ ਮਿਲ ਕਈ ਦੇ ਕਾਰਡ ਵਿੱਚ ਨਿਲ ਦੇ ਦੇ ਗਾਂ ਚਰਗੀ ਕਰਾਨਿਕ ਹਾਸਾੜ ਕਈ ਜ਼ਿਵਾਮ ਉੱਤੇ ਦੀ ਰਹਿਣ ਦੀ ਦਰ ਚਲਮ ਹੋਰ ਤੋਂ ਘੱਟ ਦੀ ਹੋਰਦਾਵਾਂ ਦਿਨ ਵਿੱਚ ਰਈ ਵਾਂਚ ਲਈ ਦੀ ਦੀ ਸ਼ਹਦ ਤੋਂ ਅਜਿਹੇ ਵਿੱਚ ਸ਼ਹਦ ਦੀ ਦਰ ਆਮ ਹੋਰ ਤੋਂ ਘੱਟ ਦੀ ਹੋਰਦਾਵਾਂ ਦਿਨ ਵਿੱਚ ਰਈ ਵਾਂਚ ਲਈ ਦੀ ਦੀ ਸ਼ਹਦ ਨਹੀਂ ਜ਼ਿਵਾਮ ਲਈ ਇਸ ਕੋਰਗੀ ਦੀ ਇੱਕ ਅਧਿਮ ਚਰਗਦ ਜਾਂ ਜਦੀ ਹੈ। ਹਕਾਰ ਕਰਦਿਤ ਰਗਦਿਤ ਲਈ ਇਸ ਕੋਰਗੀ ਦੀ ਇੱਕ ਅਧਿਮ ਚਰਗਦ ਜਾਂ ਜਦੀ ਹੈ। ਹਕਾਰ ਕਰਦਿਤ ਰਗਦਿਤ ਲਈ ਦੀ ਸ਼ਹਦ ਵੱਲੋਂ ਜਾਂਦੀ ਹੈ। ਕਰਦਾ ਹਰੀ ਨੂੰ ਦੇ ਹੋਰ ਉੱਤੇ ਹਨ ਇਸ ਕੋਰਗੀ ਦੀ ਸ਼ਹਦ ਲਈ ਦੇਸ਼ ਸ਼ਹਦ ਹੋਰ ਕਰਦੇ ਜਾਂਦੀ ਹੈ। ਕਰਦੇ ਹਰੀ ਜਾਂਦੀ ਦੀ ਜਾਂਦੀ ਦੀ ਜਾਂਦੀ ਨਿਰੰਸ਼ਨ ਕਰਦੇਸ਼ ਦੀਆਂ ਜਾਂਦੀ ਦੇਸ਼ ਨੇਰੰਸ਼ਨ ਕਰਦੇਸ਼ ਦੀਆਂ ਜਾਂਦੀ ਦੇਸ਼ ਨੇਰੰਸ਼ਨ ਕਰਦੇਸ਼ ਦੀਆਂ ਜਾਂਦੀ ਦੇਸ਼ ਨੇਰੰਸ਼ਨ ਕਰਦੇਸ਼ ਦੀ ਜਿੰਦੀ ਦੀ ਸ਼ਹਦ ਨੇਰੰਸ਼ਰ ਕਰਦੇਸ਼ੀ ਦੀ ਜਾਂਦੀ ਦੇਸ਼ ਨਰੰਸ਼ੀ ਜਾਂਦੀ ਹੈ। ਕਰਦੇ ਰਗਦੀ ਹੋਰ ਜਿੰਦੀ ਦੀਆਂ ਜਿੰਦੀ ਦੀ ਸ਼ਹਦੇਸ਼ਨ ਨਰੰਸ਼ੀ ਜਾਂਦੇ ਹੋਰ ਜਿੰਦੀ ਦੀਆਂ ਸ਼ਹਦੇਸ਼ਨ ਕਰਦੇ ਕਰਦੀ ਹੁੰਦੇ ਹਨ। ਜਿੰਦੀ ਵਿਸ਼ਦਸ਼ਤ ਕਿੰਥ ਕਰਦੀ ਹੁੰਦੇ ਹਨ। ਜਿੰਦੀ ਵਿਸ਼ਦਸ਼ਤ ਕਿੰਥ ਕਰਦੀ ਹੁੰਦੇ ਹਨ। ਜਿੰਦੀ ਵਿਸ਼ਦਸ਼ਤ ਨਾਗਰਜ਼ੀ 40 ਵਾਸ਼ਾਦਾ ਹਮਸ਼ਦਾਜ਼ ਵਿਖੇ ਬਰਕੀ ਹੁੰਦੇ ਪਨਾ ਦਿਨ ਵਿੱਚ ਇੱਕ ਵਾਰੇ ਸਿਆ ਜਾਣ ਵਾਲਾ ਇਵਾਬਵਾਡਿਨ ਦਾ ਨਵਾਂ ਭਾਰਮੁਲੰਗਨ ਕੋਈ ਨੂੰ ਇਲਾਖ ਦੇ ਨੰਮਾਂ ਦੀ ਪਾਸਟ ਵਿੱਚ ਸਹੂਲਤ ਪ੍ਰਦਾਨ ਕਰੇਗਾ।

त्ववः है जिस विच पुंचा विकास विध समीचा । विद्युपः है कार्य हा स कामपुर सभी कार्यमा और वै भी १० विका कोर्य में सामी ही

grant the year melitive thin, the take year it would are made take year it would are made awaye and wound also 2 forced to foot when wheats it repared to foot when yell it forced in with

Menda nag Ma, Denhan Kaur aged SB year Milo late S. Indepat Sergi Sign Late S. Patençik Singh and Signey Singh and Signey Singh aged Siyears Signey Singh aged Siyears Signey Singh aged Siyears Signey Singh and Signey Singh and Signey Singh and Singh and Singh and Singh and Singh and Singh and Section of Hr. No. 1203. Sector—edo, Swall Sections - UT Chamilgarth. Sout Sections of Gurjeon Section of Gurjeon

of H. Wo. 1201. Sector-400.
Swall Exclare. UT, Chamilian.
Soe of that S. Indeput Singh and
Source Schotter. Of Curgiors
Singh namely Jirisah Singh Sin Sunger berüher of Gurgiors
Singh namely Jirisah Singh Sio hate S. Indeput Singh in out of our country. We dissent that Singh Sio sour misrabile and immovable property in father we are not comparable for crisiation & com-nisposition for crisiation of sun-tental professional com-lings file thate. 112, Ram Danis English. Income.
In crisiation of the con-lings file thate. 112, Ram Danis English. Income.
In crisiation of the con-lings file thate. 112, Ram Danis English and Control of the con-trol of distribution than the con-trol of distribution of the left or sport state of the con-trol of distribution of the left or sport state of the con-trol of the control of the con-trol of the con-trol of the con-trol of the control of the con-trol of the

stot deeds and blings. All phose-sists deeds and blings. All phose-sists. OUTCE in hearby gives that. the. Dinnes however have been and the Dinnes house to be a Garage and the Company of the Garage and Garage and Garage and Superior of the Superior of Garage and Garage Gar सेवित्य जिंद ईस्ट पेर वेरेंद्र, कुंबलपा (सेव्यूट) हे रूप पीरहे दिख पुरेसको पात रेपट में 400 ऐसे (12.5

ਤੱਥਾਂ ਦੀ ਪਸ਼ਟੀ ਕਰ ਲੈਣ।

स्थान के किया के किय

स्थान । शिन्द प्रेम विश्व के स्थान किया के स्थान के स्था

at a country flow his dear dear the country of country flow white flow opening, large such a such a country flow made for the country flow made for the country flow of the country flow with a country of the country flow with a country of the coun

ਇਸ਼ਤਿਹਾਰਾਂ ਸੰਬੰਧੀ ਜ਼ਰੂਰੀ ਬੇਨਤੀ

'ਨਵਾਂ ਜ਼ਮਾਨਾ' ਅਖਬਾਰ ਵਿੱਚ ਛਪੇ ਇਸ਼ਤਿਹਾਰਾਂ (ਡਿਸਪਲੇ/ ਕਲਾਸੀਵਾਈਡ) ਦੇ ਤੱਥਾਂ ਤੇ ਦਾਅਵਿਆਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਸਾਡਾ ਅਖਬਾਰ ਇਹਨਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨੜੀ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੇ ਭਰੋਸੇ ਤੋਂ ਪਹਿਲਾਂ

note. I bevi Dio Charangt Singh Rio Salamagur, ward no. 10, Bhulath, Distl Kapurthala have changed my name from Bevi to Panassvir Kaur Distlon.

Paramvir Kaur Dhillion, Censemed Mote, Jones I, William Gill Sio Ajri Masih Rio H.No. 155, Block-H, Shivash What, Naya Gaen, 3-5 Nagar Mohatil, Parajab I Anown by the sames William Gill side William Masih, Both names are same and one account.

Masti. Both names are same and one person. 1. Roble Marsh: Sio Hakam Masin Ric Kaheuwan, Diett. Gurdaspur, Punjab, I known by two names Roble Masih silas Roble Cheeda. Both names are

been names Findes March state Hobbs Choulds Serio names and Hobbs Choulds Serio names and Serio Serio